

 Print Page

## Sri Guru Granth Sahib

Displaying 1277 of

ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ ॥

Bin Sathigur Kinai N Paaeiou Man Vaekhahu Ko Patheeeae ||

Without the True Guru, no one finds the Lord; anyone can try and see.

ਮਲਾਰ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧

Raag Malar Guru Amar Das

ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ ॥

Har Kirapaa Thae Sathigur Paaeeai Bhaettai Sehaj Subhaae ||

By the Lord's Grace, the True Guru is found, and then the Lord is met with intuitive ease.

ਮਲਾਰ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੨

Raag Malar Guru Amar Das

ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਨ ਪਾਇ ॥੫॥

Manamukh Bharam Bhulaaeiaa Bin Bhaagaa Har Dhhan N Paae ||5||

The self-willed manmukh is deluded by doubt; without good destiny, the Lord's wealth is not obtained. ||5||

ਮਲਾਰ (ਮਃ ੩) ਅਸਟ. (੨) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੨

Raag Malar Guru Amar Das

ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ ॥

Thrai Gun Sabhaa Dhhaath Hai Parr Parr Karehi Veechaar ||

The three dispositions are completely distracting; people read and study and contemplate them.

ਮਲਾਰ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੩

Raag Malar Guru Amar Das

ਮੁਕਤਿ ਕਦੇ ਨ ਹੋਵਈ ਨਹੁ ਪਾਇਨਿ ਮੋਖ ਦੁਆਰੁ ॥

Mukath Kadhae N Hovee Nahu Paaeinih Mokh Dhuaar ||

Those people are never liberated; they do not find the Door of Salvation.

ਮਲਾਰ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੩

Raag Malar Guru Amar Das

ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ ॥੬॥

Bin Sathigur Bandhhan N Thuttehee Naam N Lagai Pjaar ||6||

Without the True Guru, they are never released from bondage; they do not embrace love for the Naam, the Name of the Lord. ||6||

ਮਲਾਰ (ਮਃ ੩) ਅਸਟ. (੨) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੪  
Raag Malar Guru Amar Das

ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥

Parr Parr Panddith Monee Thhakaee Baedhaan Kaa Abhiaas ||

The Pandits, the religious scholars, and the silent sages, reading and studying the Vedas, have grown weary.

ਮਲਾਰ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੪  
Raag Malar Guru Amar Das

ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ ॥

Har Naam Chith N Aavee Neh Nij Ghar Hovai Vaas ||

They do not even think of the Lord's Name; they do not dwell in the home of their own inner being.

ਮਲਾਰ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੫  
Raag Malar Guru Amar Das

ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ ॥੭॥

Jamakaal Sirahu N Outharai Anthar Kapatt Vinaas ||7||

The Messenger of Death hovers over their heads; they are ruined by the deceit within themselves. ||7||

ਮਲਾਰ (ਮਃ ੩) ਅਸਟ. (੨) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੫  
Raag Malar Guru Amar Das

ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥

Har Naavai No Sabh Ko Parathaapadhaa Vin Bhaagaan Paaeiaa N Jaee ||

Everyone longs for the Name of the Lord; without good destiny, it is not obtained.

ਮਲਾਰ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੬  
Raag Malar Guru Amar Das

ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ ॥

Nadhar Karae Gur Bhaetteeai Har Naam Vasai Man Aae ||

When the Lord bestows His Glance of Grace, the mortal meets the True Guru, and the Lord's Name comes to dwell within the mind.

ਮਲਾਰ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੬  
Raag Malar Guru Amar Das

ਨਾਨਕ ਨਾਮੇ ਹੀ ਪਤਿ ਉਪਜੈ ਹਰਿ ਸਿਉ ਰਹਾਂ ਸਮਾਇ ॥੮॥੨॥

Naanak Naamae Hee Path Oopajai Har Sio Rehaan Samaae ||8||2||

O Nanak, through the Name, honor wells up, and the mortal remains immersed in the Lord. ||8||2||

ਮਲਾਰ (ਮਃ ੩) ਅਸਟ. (੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੭

Raag Malar Guru Amar Das

ਮਲਾਰ ਮਹਲਾ ੩ ਅਸਟਪਦੀ ਘਰੁ ੨ ॥

Malaar Mehalaa 3 Asattapadhee Ghar 2 ||

Malaar, Third Mehl, Ashtapadees, Second House:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੭

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੭

ਹਰਿ ਹਰਿ ਕ੍ਰਿਪਾ ਕਰੇ ਗੁਰ ਕੀ ਕਾਰੈ ਲਾਏ ॥

Har Har Kirapaa Karae Gur Kee Kaarai Laaeae ||

When the Lord shows His Mercy, He enjoins the mortal to work for the Guru.

ਮਲਾਰ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੯

Raag Malar Guru Amar Das

ਦੁਖੁ ਪਲ੍ਹਰਿ ਹਰਿ ਨਾਮੁ ਵਸਾਏ ॥

Dhukh Palhar Har Naam Vasaaeae ||

His pains are taken away and the Lord's Name comes to dwell within.

ਮਲਾਰ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੯

Raag Malar Guru Amar Das

ਸਾਚੀ ਗਤਿ ਸਾਚੈ ਚਿਤੁ ਲਾਏ ॥

Saachee Gath Saachai Chith Laaeae ||

True deliverance comes by focusing one's consciousness on the True Lord.

ਮਲਾਰ (ਮਃ ੩) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੯

Raag Malar Guru Amar Das

ਗੁਰ ਕੀ ਬਾਣੀ ਸਬਦਿ ਸੁਣਾਏ ॥੧॥

Gur Kee Baanee Sabadh Sunaaeae ||1||

Listen to the Shabad, and the Word of the Guru's Bani. ||1||

ਮਲਾਰ (ਮਃ ੩) ਅਸਟ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੦  
Raag Malar Guru Amar Das

ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ ॥

Man Maerae Har Har Saev Nidhhaan ||

O my mind, serve the Lord, Har, Har, the true treasure.

ਮਲਾਰ (ਮਃ ੩) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੦  
Raag Malar Guru Amar Das

ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥

Gur Kirapaa Thae Har Dhhan Paaeeai Anadhin Laagai Sehaj Dhhaan ||1|| Rehaao ||

By Guru's Grace, the wealth of the Lord is obtained. Night and day, focus your meditation on the Lord.  
||1||Pause||

ਮਲਾਰ (ਮਃ ੩) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੦  
Raag Malar Guru Amar Das

ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥

Bin Pir Kaaman Karae Sanaeegaar ||

The soul-bride who adorns herself without her Husband Lord,

ਮਲਾਰ (ਮਃ ੩) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੧  
Raag Malar Guru Amar Das

ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ ॥

Dhuhacharaanee Keheei Nith Hoe Khuaar ||

Is ill-mannered and vile, wasted away into ruin.

ਮਲਾਰ (ਮਃ ੩) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੧  
Raag Malar Guru Amar Das

ਮਨਮੁਖ ਕਾ ਇਹੁ ਬਾਦਿ ਆਚਾਰੁ ॥

Manamukh Kaa Eihu Baadh Aachaar ||

This is the useless way of life of the self-willed manmukh.

ਮਲਾਰ (ਮਃ ੩) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੨  
Raag Malar Guru Amar Das

ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥੨॥

Bahu Karam Dhriiraavehi Naam Visaar ||2||

Forgetting the Naam, the Name of the Lord, he performs all sorts of empty rituals. ||2||

ਮਲਾਰ (ਮਃ ੩) ਅਸਟ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੨  
Raag Malar Guru Amar Das

ਗੁਰਮੁਖਿ ਕਾਮਣਿ ਬਣਿਆ ਸੀਗਾਰੁ ॥

Guramukh Kaaman Baniaa Seegaar ||

The bride who is Gurmukh is beautifully embellished.

ਮਲਾਰ (ਮਃ ੩) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੩  
Raag Malar Guru Amar Das

ਸਬਦੇ ਪਿਰੁ ਰਾਖਿਆ ਉਰ ਧਾਰਿ ॥

Sabadhae Pir Raakhiaa Our Dhhaar ||

Through the Word of the Shabad, she enshrines her Husband Lord within her heart.

ਮਲਾਰ (ਮਃ ੩) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੩  
Raag Malar Guru Amar Das

ਏਕੁ ਪਛਾਣੈ ਹਉਮੈ ਮਾਰਿ ॥

Eaek Pashhaanai Houmai Maar ||

She realizes the One Lord, and subdues her ego.

ਮਲਾਰ (ਮਃ ੩) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੩  
Raag Malar Guru Amar Das

ਸੋਭਾਵੰਤੀ ਕਹੀਐ ਨਾਰਿ ॥੩॥

Sobhaavanthee Keheei Naar ||3||

That soul-bride is virtuous and noble. ||3||

ਮਲਾਰ (ਮਃ ੩) ਅਸਟ. (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੪  
Raag Malar Guru Amar Das

ਬਿਨੁ ਗੁਰ ਦਾਤੇ ਕਿਨੈ ਨ ਪਾਇਆ ॥

Bin Gur Dhaathae Kinai N Paaeiaa ||

Without the Guru, the Giver, no one finds the Lord.

ਮਲਾਰ (ਮਃ ੩) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੪  
Raag Malar Guru Amar Das

ਮਨਮੁਖ ਲੋਭਿ ਦੂਜੈ ਲੋਭਾਇਆ ॥

Manamukh Lobh Dhoojai Lobhaeiaa ||

The greedy self-willed manmukh is attracted and engrossed in duality.

ਮਲਾਰ (ਮਃ ੩) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੪  
Raag Malar Guru Amar Das

ਐਸੇ ਗਿਆਨੀ ਬੁਝਹੁ ਕੋਇ ॥

Aisae Giaanee Boojhahu Koe ॥

Only a few spiritual teachers realize this,

ਮਲਾਰ (ਮਃ ੩) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੪

Raag Malar Guru Amar Das

ਬਿਨੁ ਗੁਰ ਭੇਟੇ ਮੁਕਤਿ ਨ ਹੋਇ ॥੪॥

Bin Gur Bhaettae Mukath N Hoe ॥4॥

That without meeting the Guru, liberation is not obtained. ॥4॥

ਮਲਾਰ (ਮਃ ੩) ਅਸਟ. (੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੫

Raag Malar Guru Amar Das

ਕਹਿ ਕਹਿ ਕਹਣੁ ਕਹੈ ਸਭੁ ਕੋਇ ॥

Kehi Kehi Kehan Kehai Sabh Koe ॥

Everyone tells the stories told by others.

ਮਲਾਰ (ਮਃ ੩) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੫

Raag Malar Guru Amar Das

ਬਿਨੁ ਮਨ ਮੂਏ ਭਗਤਿ ਨ ਹੋਇ ॥

Bin Man Moeae Bhagath N Hoe ॥

Without subduing the mind, devotional worship does not come.

ਮਲਾਰ (ਮਃ ੩) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੫

Raag Malar Guru Amar Das

ਗਿਆਨ ਮਤੀ ਕਮਲ ਪਰਗਾਸੁ ॥

Giaan Mathee Kamal Paragaas ॥

When the intellect achieves spiritual wisdom, the heart-lotus blossoms forth.

ਮਲਾਰ (ਮਃ ੩) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੬

Raag Malar Guru Amar Das

ਤਿਤੁ ਘਟਿ ਨਾਮੈ ਨਾਮਿ ਨਿਵਾਸੁ ॥੫॥

Thith Ghatt Naamai Naam Nivaas ॥5॥

The Naam, the Name of the Lord, comes to abide in that heart. ॥5॥

ਮਲਾਰ (ਮਃ ੩) ਅਸਟ. (੩) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੬

Raag Malar Guru Amar Das

ਹਉਮੈ ਭਗਤਿ ਕਰੇ ਸਭੁ ਕੋਇ ॥

Houmai Bhagath Karae Sabh Koe ||

In egotism, everyone can pretend to worship God with devotion.

ਮਲਾਰ (ਮਃ ੩) ਅਸਟ. (੩) ਈ:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੬

*Raag Malar Guru Amar Das*

ਨਾ ਮਨੁ ਭੀਜੈ ਨਾ ਸੁਖੁ ਹੋਇ ॥

Naa Man Bheejai Naa Sukh Hoe ||

But this does not soften the mind, and it does not bring peace.

ਮਲਾਰ (ਮਃ ੩) ਅਸਟ. (੩) ਈ:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੭

*Raag Malar Guru Amar Das*

ਕਹਿ ਕਹਿ ਕਹਣੁ ਆਪੁ ਜਾਣਾਏ ॥

Kehi Kehi Kehan Aap Jaanaaeae ||

By speaking and preaching, the mortal only shows off his self-conceit.

ਮਲਾਰ (ਮਃ ੩) ਅਸਟ. (੩) ਈ:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੭

*Raag Malar Guru Amar Das*

ਬਿਰਥੀ ਭਗਤਿ ਸਭੁ ਜਨਮੁ ਗਵਾਏ ॥੬॥

Birathhee Bhagath Sabh Janam Gavaaeae ||6||

His devotional worship is useless, and his life is a total waste. ||6||

ਮਲਾਰ (ਮਃ ੩) ਅਸਟ. (੩) ਈ:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੭

*Raag Malar Guru Amar Das*

ਸੇ ਭਗਤ ਸਤਿਗੁਰ ਮਨਿ ਭਾਏ ॥

Sae Bhagath Sathigur Man Bhaaeae ||

They alone are devotees, who are pleasing to the Mind of the True Guru.

ਮਲਾਰ (ਮਃ ੩) ਅਸਟ. (੩) ਈ:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੮

*Raag Malar Guru Amar Das*

ਅਨਦਿਨੁ ਨਾਮਿ ਰਹੇ ਲਿਵ ਲਾਏ ॥

Anadhin Naam Rehae Liv Laeae ||

Night and day, they remain lovingly attuned to the Name.

ਮਲਾਰ (ਮਃ ੩) ਅਸਟ. (੩) ਈ:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੭੭ ਪੰ. ੧੮

*Raag Malar Guru Amar Das*

ਸਦ ਹੀ ਨਾਮੁ ਵੇਖਹਿ ਹਜੂਰਿ ॥

Sadh Hee Naam Vaekhehi Hajoor ||

They behold the Naam, the Name of the Lord, ever-present, near at hand.

ਮਲਾਰ (ਮਃ ੩) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੭ ਪੰ. ੧੮

*Raag Malar Guru Amar Das*